

 Print Page

Sri Guru Granth Sahib

Displaying 351 of

ਆਸਾ ਮਹਲਾ ੧ ॥

Aasaa Mehalaa 1 ॥

Aasaa, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੧

ਕਰਮ ਕਰਤੂਤਿ ਬੇਲਿ ਬਿਸਥਾਰੀ ਰਾਮ ਨਾਮੁ ਫਲੁ ਹੂਆ ॥

Karam Karathooth Bael Bisathhaaree Raam Naam Fal Hooaa ॥

The vine of good actions and character has spread out, and it bears the fruit of the Lord's Name.

ਆਸਾ (ਮਃ ੧) (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੨

Raag Asa Guru Nanak Dev

ਤਿਸੁ ਰੂਪੁ ਨ ਰੇਖ ਅਨਾਹਦੁ ਵਾਜੈ ਸਬਦੁ ਨਿਰੰਜਨਿ ਕੀਆ ॥੧॥

This Roop N Raekh Anaahadh Vaajai Sabadh Niranjan Keeaa ॥1॥

The Name has no form or outline; it vibrates with the unstruck Sound Current; through the Word of the Shabad, the Immaculate Lord is revealed. ॥1॥

ਆਸਾ (ਮਃ ੧) (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੨

Raag Asa Guru Nanak Dev

ਕਰੇ ਵਖਿਆਣੁ ਜਾਣੈ ਜੇ ਕੋਈ ॥

Karae Vakhiaan Jaanai Jae Koe ॥

One can speak on this only when he knows it.

ਆਸਾ (ਮਃ ੧) (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੨

Raag Asa Guru Nanak Dev

ਅੰਮ੍ਰਿਤੁ ਪੀਵੈ ਸੋਈ ॥੧॥ ਰਹਾਉ ॥

Anmrith Peevai Soee ॥1॥ Rehaao ॥

He alone drinks in the Ambrosial Nectar. ॥1॥Pause॥

ਆਸਾ (ਮਃ ੧) (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੩

Raag Asa Guru Nanak Dev

ਜਿਨ੍ ਪੀਆ ਸੇ ਮਸਤ ਭਏ ਹੈ ਤੂਟੇ ਬੰਧਨ ਫਾਰੇ ॥

Jinh Peeaa Sae Masath Bheae Hai Thootae Bandhhan Faahae ॥

Those who drink it in are enraptured; their bonds and shackles are cut away.

ਆਸਾ (ਮਃ ੧) (੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੩

Raag Asa Guru Nanak Dev

ਜੋਤੀ ਜੋਤਿ ਸਮਾਣੀ ਭੀਤਰਿ ਤਾ ਛੋਡੇ ਮਾਇਆ ਕੇ ਲਾਹੇ ॥੨॥

Jothee Joth Samaanee Bheethar Thaa Shhoddae Maaeiaa Kae Laahae ||2||

When one's light blends into the Divine Light, then the desire for Maya is ended. ||2||

ਆਸਾ (ਮਃ ੧) (੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੪

Raag Asa Guru Nanak Dev

ਸਰਬ ਜੋਤਿ ਰੂਪੁ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ॥

Sarab Joth Roop Thaeraa Dhaekhiaa Sagal Bhavan Thaeree Maaeiaa ||

Among all lights, I behold Your Form; all the worlds are Your Maya.

ਆਸਾ (ਮਃ ੧) (੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੪

Raag Asa Guru Nanak Dev

ਰਾਰੈ ਰੂਪਿ ਨਿਰਾਲਮੁ ਬੈਠਾ ਨਦਰਿ ਕਰੇ ਵਿਚਿ ਛਾਇਆ ॥੩॥

Raarai Roop Niraalam Baithaa Nadhar Karae Vich Shhaaeiaa ||3||

Among the tumults and forms, He sits in serene detachment; He bestows His Glance of Grace upon those who are engrossed in the illusion. ||3||

ਆਸਾ (ਮਃ ੧) (੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੫

Raag Asa Guru Nanak Dev

ਬੀਣਾ ਸਬਦੁ ਵਜਾਵੈ ਜੋਗੀ ਦਰਸਨਿ ਰੂਪਿ ਅਪਾਰਾ ॥

Beenaa Sabadh Vajaavai Jogee Dharasan Roop Apaaraa ||

The Yogi who plays on the instrument of the Shabad gains the Blessed Vision of the Infinitely Beautiful Lord.

ਆਸਾ (ਮਃ ੧) (੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੫

Raag Asa Guru Nanak Dev

ਸਬਦਿ ਅਨਾਹਦਿ ਸੋ ਸਹੁ ਰਾਤਾ ਨਾਨਕੁ ਕਹੈ ਵਿਚਾਰਾ ॥੪॥੮॥

Sabadh Anaahadh So Sahu Raathaa Naanak Kehai Vichaaraa ||4||8||

He, the Lord, is immersed in the Unstruck Shabad of the Word, says Nanak, the humble and meek. ||4||8||

ਆਸਾ (ਮਃ ੧) (੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੬

Raag Asa Guru Nanak Dev

ਆਸਾ ਮਹਲਾ ੧ ॥

Aasaa Mehalaa 1 ||

Aasaa, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੧

ਮੈ ਗੁਣ ਗਲਾ ਕੇ ਸਿਰਿ ਭਾਰ ॥

Mai Gun Galaa Kae Sir Bhaar ||

My virtue is that I carry the load of my words upon my head.

ਆਸਾ (ਮਃ ੧) (੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੭

Raag Asa Guru Nanak Dev

ਗਲੀ ਗਲਾ ਸਿਰਜਣਹਾਰ ॥

Galee Galaa Sirajanehaar ||

The real words are the Words of the Creator Lord.

ਆਸਾ (ਮਃ ੧) (੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੭

Raag Asa Guru Nanak Dev

ਖਾਣਾ ਪੀਣਾ ਹਸਣਾ ਬਾਦਿ ॥

Khaanaa Peenaa Hasanaa Baadh ||

How useless are eating, drinking and laughing,

ਆਸਾ (ਮਃ ੧) (੯) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੭

Raag Asa Guru Nanak Dev

ਜਬ ਲਗੁ ਰਿਦੈ ਨ ਆਵਹਿ ਯਾਦਿ ॥੧॥

Jab Lag Ridhai N Aavehi Yaadh ||1||

If the Lord is not cherished in the heart! ||1||

ਆਸਾ (ਮਃ ੧) (੯) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੮

Raag Asa Guru Nanak Dev

ਤਉ ਪਰਵਾਹ ਕੇਹੀ ਕਿਆ ਕੀਜੈ ॥

Tho Paravaah Kaehee Kiaa Keejai ||

Why should someone care for anything else,

ਆਸਾ (ਮਃ ੧) (੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੮

Raag Asa Guru Nanak Dev

ਜਨਮਿ ਜਨਮਿ ਕਿਛੁ ਲੀਜੀ ਲੀਜੈ ॥੧॥ ਰਹਾਉ ॥

Janam Janam Kishh Leejee Leejai ||1|| Rehaao ||

If throughout his life, he gathers in that which is truly worth gathering? ||1||Pause||

ਆਸਾ (ਮਃ ੧) (੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੮

Raag Asa Guru Nanak Dev

ਮਨ ਕੀ ਮਤਿ ਮਤਾਗਲੁ ਮਤਾ ॥

Man Kee Math Mathaagal Mathaa ||

The intellect of the mind is like a drunken elephant.

ਆਸਾ (ਮਃ ੧) (੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੮

Raag Asa Guru Nanak Dev

ਜੋ ਕਿਛੁ ਬੋਲੀਐ ਸਭੁ ਖਤੋ ਖਤਾ ॥

Jo Kishh Boleeai Sabh Khatho Khathaa ||

Whatever one utters is totally false, the most false of the false.

ਆਸਾ (ਮਃ ੧) (੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੯

Raag Asa Guru Nanak Dev

ਕਿਆ ਮੁਹੁ ਲੈ ਕੀਚੈ ਅਰਦਾਸਿ ॥

Kiaa Muhu Lai Keechai Aradhaas ||

So what face should we put on to offer our prayer,

ਆਸਾ (ਮਃ ੧) (੯) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੯

Raag Asa Guru Nanak Dev

ਪਾਪੁ ਪੁੰਨੁ ਦੁਇ ਸਾਖੀ ਪਾਸਿ ॥੨॥

Paap Punn Dhue Saakhee Paas ||2||

When both virtue and vice are close at hand as witnesses? ||2||

ਆਸਾ (ਮਃ ੧) (੯) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੧੦

Raag Asa Guru Nanak Dev

ਜੈਸਾ ਤੂੰ ਕਰਹਿ ਤੈਸਾ ਕੋ ਹੋਇ ॥

Jaisaa Thoon Karehi Thaisaa Ko Hoe ||

As You make us, so we become.

ਆਸਾ (ਮਃ ੧) (੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੧੦

Raag Asa Guru Nanak Dev

ਤੁਝ ਬਿਨੁ ਦੂਜਾ ਨਾਹੀ ਕੋਇ ॥

Thujh Bin Dhoojaa Naahee Koe ||

Without You, there is no other at all.

ਆਸਾ (ਮਃ ੧) (੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੧੦

Raag Asa Guru Nanak Dev

ਜੇਹੀ ਤੂੰ ਮਤਿ ਦੇਹਿ ਤੇਹੀ ਕੋ ਪਾਵੈ ॥

Jaehi Thoon Math Dhaehi Thaehee Ko Paavai ||

As is the understanding which You bestow, so do we receive.

ਆਸਾ (ਮਃ ੧) (੯) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੧੦

Raag Asa Guru Nanak Dev

ਤੁਧੁ ਆਪੇ ਭਾਵੈ ਤਿਵੈ ਚਲਾਵੈ ॥੩॥

Thudhh Aapae Bhaavai Thivai Chalaavai ||3||

As it pleases Your Will, so do You lead us. ||3||

ਆਸਾ (ਮਃ ੧) (੯) ੩:੮ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੧੧

Raag Asa Guru Nanak Dev

ਰਾਗ ਰਤਨ ਪਰੀਆ ਪਰਵਾਰ ॥

Raag Rathan Pareeaa Paravaar ||

The divine crystalline harmonies, their consorts, and their celestial families

ਆਸਾ (ਮਃ ੧) (੯) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੧੧

Raag Asa Guru Nanak Dev

ਤਿਸੁ ਵਿਚਿ ਉਪਜੈ ਅੰਮ੍ਰਿਤੁ ਸਾਰ ॥

This Vich Oupajai Anmrith Saar ||

From them, the essence of Ambrosial Nectar is produced.

ਆਸਾ (ਮਃ ੧) (੯) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੧੧

Raag Asa Guru Nanak Dev

ਨਾਨਕ ਕਰਤੇ ਕਾ ਇਹੁ ਧਨੁ ਮਾਲੁ ॥

Naanak Karathae Kaa Eihu Dhhan Maal ||

O Nanak, this is the wealth and property of the Creator Lord.

ਆਸਾ (ਮਃ ੧) (੯) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੧੨

Raag Asa Guru Nanak Dev

ਜੇ ਕੋ ਬੂਝੈ ਏਹੁ ਬੀਚਾਰੁ ॥੪॥੯॥

Jae Ko Boojhai Eaehu Beechaar ||4||9||

If only this essential reality were understood! ||4||9||

ਆਸਾ (ਮਃ ੧) (੯) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੧੨

Raag Asa Guru Nanak Dev

ਆਸਾ ਮਹਲਾ ੧ ॥

Aasaa Mehalaa 1 ||

Aasaa, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੧

ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥

Kar Kirapaa Apanai Ghar Aaeiaa Thaa Mil Sakheeeaa Kaaj Rachaaeiaa ||

When by His Grace He came to my home, then my companions met together to celebrate my marriage.

ਆਸਾ (ਮਃ ੧) (੧੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੧੩

Raag Asa Guru Nanak Dev

ਖੇਲੁ ਦੇਖਿ ਮਨਿ ਅਨਦੁ ਭਇਆ ਸਹੁ ਵੀਆਹਣੁ ਆਇਆ ॥੧॥

Khael Dhaekh Man Anadh Bhaeiaa Sahu Veeaaahan Aaeiaa ||1||

Beholding this play, my mind became blissful; my Husband Lord has come to marry me. ||1||

ਆਸਾ (ਮਃ ੧) (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੧੩

Raag Asa Guru Nanak Dev

ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥

Gaavahu Gaavahu Kaamanee Bibaek Beechaar ||

So sing - yes, sing the songs of wisdom and reflection, O brides.

ਆਸਾ (ਮਃ ੧) (੧੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੧੪

Raag Asa Guru Nanak Dev

ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥੧॥ ਰਹਾਉ ॥

Hamarai Ghar Aaeiaa Jagajeevan Bhathaar ||1|| Rehaao ||

My spouse, the Life of the world, has come into my home. ||1||Pause||

ਆਸਾ (ਮਃ ੧) (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੧੪

Raag Asa Guru Nanak Dev

ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ ॥

Guroo Dhuaarai Hamaraa Veeaaahu J Hoaa Jaan Sahu Miliaa Thaan Jaaniaa ||

When I was married within the Gurdwara, the Guru's Gate, I met my Husband Lord, and I came to know Him.

ਆਸਾ (ਮਃ ੧) (੧੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੧੫

Raag Asa Guru Nanak Dev

ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ ॥੨॥

Thihu Lokaa Mehi Sabadh Raviaa Hai Aap Gaeiaa Man Maaniaa ||2||

The Word of His Shabad is pervading the three worlds; when my ego was quieted, my mind became happy. ||2||

ਆਸਾ (ਮਃ ੧) (੧੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੧੫

Raag Asa Guru Nanak Dev

ਆਪਣਾ ਕਾਰਜੁ ਆਪਿ ਸਵਾਰੇ ਹੋਰਨਿ ਕਾਰਜੁ ਨ ਹੋਈ ॥

Aapanaa Kaaraj Aap Savaarae Horan Kaaraj N Hoei ||

He Himself arranges His own affairs; His affairs cannot be arranged by anyone else.

ਆਸਾ (ਮਃ ੧) (੧੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੧੬

Raag Asa Guru Nanak Dev

ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ ॥੩॥

Jith Kaaraj Sath Santhokh Dhaeiaa Dharam Hai Guramukh Boojhai Koei ||3||

By the affair of this marriage, truth, contentment, mercy and faith are produced; but how rare is that Gurmukh who understands it! ||3||

ਆਸਾ (ਮਃ ੧) (੧੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੧੬

Raag Asa Guru Nanak Dev

ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ ॥

Bhanath Naanak Sabhanaa Kaa Pir Eaeko Soe ||

Says Nanak, that Lord alone is the Husband of all.

ਆਸਾ (ਮਃ ੧) (੧੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੧੭

Raag Asa Guru Nanak Dev

ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ ॥੪॥੧੦॥

Jis No Nadhar Karae Saa Sohaagan Hoe ||4||10||

She, upon whom He casts His Glance of Grace, becomes the happy soul-bride. ||4||10||

ਆਸਾ (ਮਃ ੧) (੧੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੧੮

Raag Asa Guru Nanak Dev

ਆਸਾ ਮਹਲਾ ੧ ॥

Aasaa Mehalaa 1 ||

Aasaa, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੧

ਗ੍ਰਿਹੁ ਬਨੁ ਸਮਸਰਿ ਸਹਜਿ ਸੁਭਾਇ ॥

Grihu Ban Samasar Sehaj Subhaae ||

Home and forest are the same, for one who dwells in the balance of intuitive peace and poise.

ਆਸਾ (ਮਃ ੧) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੧੮

Raag Asa Guru Nanak Dev

ਦੁਰਮਤਿ ਗਤੁ ਭਈ ਕੀਰਤਿ ਠਾਇ ॥

Dhuramath Gath Bhee Keerath Thaae ||

His evil-mindedness departs, and the Praises of God take its place.

ਆਸਾ (ਮਃ ੧) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੧੯

Raag Asa Guru Nanak Dev

ਸਚ ਪਉੜੀ ਸਾਚਉ ਮੁਖਿ ਨਾਂਉ ॥

Sach Pourree Saacho Mukh Naano ||

To chant the True Name with one's mouth is the true ladder.

ਆਸਾ (ਮਃ ੧) (੧੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੫੧ ਪੰ. ੧੯

Raag Asa Guru Nanak Dev

ਸਤਿਗੁਰੁ ਸੇਵਿ ਪਾਏ ਨਿਜ ਥਾਉ ॥੧॥

Sathigur Saev Paaeae Nij Thhaao ||1||

Serving the True Guru, one finds one's own place within the self. ||1||

ਆਸਾ (ਮਃ ੧) (੧੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੯

Raag Asa Guru Nanak Dev